

## ਬਜ਼ੁਰਗ ਡ੍ਰਾਈਵਰਾਂ ਦੇ ਲਾਇਸੈਂਸ ਨਵਿਆਉਣ ਦੇ ਪ੍ਰੋਗਰਾਮ ਵਿੱਚ ਤਬਦੀਲੀਆਂ

ਓਨਟਾਰੀਓ ਦੇ ਬਜ਼ੁਰਗ ਡ੍ਰਾਈਵਰ ਪ੍ਰੋਗਰਾਮ ਦਾ ਟੀਚਾ ਹੈ ਬਜ਼ੁਰਗਾਂ ਨੂੰ ਓਨੀ ਦੇਰ ਤਕ ਡ੍ਰਾਈਵਿੰਗ ਕਰਦੇ ਰਹਿਣ ਦੇਣਾ ਜਿੰਨੀ ਦੇਰ ਤਕ ਉਹ ਸੁਰੱਖਿਅਤ ਤਰੀਕੇ ਨਾਲ ਅਜਿਹਾ ਕਰ ਸਕਦੇ ਹਨ।

ਜਦੋਂ ਡ੍ਰਾਈਵਰਾਂ ਦੀ ਉਮਰ 80 ਸਾਲ ਹੋ ਜਾਂਦੀ ਹੈ, ਇਹ ਜ਼ਰੂਰੀ ਹੈ ਕਿ ਹਰ ਦੇ ਸਾਲ ਬਾਅਦ ਉਹ:

1. ਨਜ਼ਰ ਦੀ ਜਾਂਚ ਕਰਵਾਉਣ
2. ਡ੍ਰਾਈਵਰ ਰਿਕਾਰਡ ਦੀ ਸਮੀਖਿਆ ਕਰਵਾਉਣ
3. ਗਰੁੱਪ ਸਿੱਖਿਆ ਸੈਸ਼ਨ ਵਿੱਚ ਹਾਜ਼ਰ ਹੋਣ
4. ਗਿਆਨ ਬਾਰੇ ਟੈਸਟ ਦੇਣ
5. ਜੇ ਲੋੜ ਹੋਵੇ, ਰੇਡ ਟੈਸਟ ਦੇਣ।

ਇਸ ਪ੍ਰਕਿਰਿਆ ਵਿੱਚ ਲਗਭਗ ਸਾਢੇ ਤਿੰਨ ਘੰਟੇ ਲੱਗਦੇ ਹਨ। ਬਜ਼ੁਰਗ ਡ੍ਰਾਈਵਰਾਂ ਲਈ ਆਪਣਾ ਲਾਇਸੈਂਸ ਨਵਿਆਉਣ ਦੀ ਲਾਗਤ ਪੰਜ ਸਾਲ ਲਈ ਨਵਿਆਉਣ ਦੀ ਲਾਗਤ ਦਾ ਚਾਲੀ ਫੀਸਦੀ ਹੁੰਦੀ ਹੈ ਅਤੇ ਉੱਪਰ ਦੱਸੀ ਗਈ ਪ੍ਰਕਿਰਿਆ ਵਾਸਤੇ ਕੋਈ ਵਾਧੂ ਲਾਗਤ ਨਹੀਂ ਹੁੰਦੀ।

ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ (MTO) ਇਸ ਪ੍ਰੋਗਰਾਮ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰੋਗਰਾਮ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਾਸਤੇ ਸਭ ਤੋਂ ਤਾਜ਼ਾ ਉਪਲਬਧ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ, ਅਤੇ ਉਹਨਾਂ ਬਜ਼ੁਰਗ ਡ੍ਰਾਈਵਰਾਂ ਦੀ ਪ੍ਰਭਾਵੀ ਤਰੀਕੇ ਨਾਲ ਪਛਾਣ ਕਰਦਾ ਹੈ ਜੋ ਸ਼ਾਇਦ ਸੁਰੱਖਿਅਤ ਤਰੀਕੇ ਨਾਲ ਵਾਹਨ ਨਹੀਂ ਚਲਾ ਸਕਣਗੇ।

ਸਾਡੀ ਸਮੀਖਿਆ ਨੇ ਦਿਖਾਇਆ ਹੈ ਕਿ ਇਹ ਨਿਰਧਾਰਨ ਕਰਨ ਦਾ ਇੱਕ ਬਿਹਤਰ, ਘੱਟ ਤਣਾਉ ਭਰਿਆ ਤਰੀਕਾ ਹੈ। 21 ਅਪ੍ਰੈਲ 2014 ਤੋਂ ਸ਼ੁਰੂ ਕਰਦੇ ਹੋਏ, ਆਪਣੇ ਲਾਇਸੈਂਸ ਨਵਿਆਉਣ ਦੇ ਇੱਛੁਕ ਬਜ਼ੁਰਗ ਡ੍ਰਾਈਵਰ:

1. ਨਜ਼ਰ ਦੀ ਜਾਂਚ ਕਰਵਾਉਣਗੇ
2. ਡ੍ਰਾਈਵਰ ਰਿਕਾਰਡ ਦੀ ਸਮੀਖਿਆ ਕਰਵਾਉਣਗੇ
3. ਇੱਕ ਛੋਟੇ ਗਰੁੱਪ ਸਿੱਖਿਆ ਸੈਸ਼ਨ ਵਿੱਚ ਹਾਜ਼ਰ ਹੋਣਗੇ
4. ਕਲਾਸ ਵਿੱਚ ਦੋ, ਸੰਖੇਪ, ਗੈਰ-ਕੰਪਿਊਟਰਿਕ੍ਰਿਤ ਜਾਂਚ ਅਸਾਈਨਮੈਂਟਾਂ ਪੂਰੀਆਂ ਕਰਨਗੇ
5. ਜੇ ਲੋੜ ਹੋਵੇ, ਰੇਡ ਟੈਸਟ ਦੇਣਗੇ।

ਇਸ ਪ੍ਰਕਿਰਿਆ ਵਿੱਚ ਲਗਭਗ 90 ਮਿੰਟ ਲੱਗਣਗੇ। ਬਜ਼ੁਰਗਾਂ ਨੂੰ ਹੁਣ ਗਿਆਨ ਦੇ ਟੈਸਟ ਲਈ ਪੜ੍ਹਨ ਦੀ ਲੋੜ ਨਹੀਂ ਹੋਵੇਗੀ।

ਕਿਰਪਾ ਕਰਕੇ ਧਿਆਨ ਦੇਵੋ ਕਿ ਇਹ ਨਵੀਂ ਪ੍ਰਕਿਰਿਆ ਨਵਿਆਉਣ ਦੇ ਪ੍ਰੋਗਰਾਮ ਵੱਜੋਂ ਬਣੀ ਰਹੇਗੀ। ਮੌਜੂਦਾ ਅਤੇ ਜਾਇਜ਼ ਲਾਇਸੈਂਸ ਰੱਦ ਨਹੀਂ ਕੀਤੇ ਜਾਣਗੇ ਪਰ ਤੁਹਾਡੇ ਲਾਇਸੈਂਸ ਨੂੰ ਨਵਿਆਉਣ ਤੋਂ ਪਹਿਲਾਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਜੇ ਨਵੇਂ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ, ਤਾਂ ਕਿਰਪਾ ਕਰਕੇ [Ontario.ca/seniordriver](http://Ontario.ca/seniordriver) 'ਤੇ ਜਾਓ ਜਾਂ 1-800-396-4233 ਜਾਂ GTA: 416-235-3579 'ਤੇ ਕਾਲ ਕਰੋ।